

 Print Page

Sri Guru Granth Sahib

Displaying 841 of

ਬਿਲਾਵਲੁ ਮਹਲਾ ੩ ਵਾਰ ਸਤ ਘਰੁ ੧੦

Bilaaval Mehalaa 3 Vaar Sath Ghar 10

Bilaaval, Third Mehl, The Seven Days, Tenth House:

ਬਿਲਾਵਲੁ ਸਤ ਵਾਰ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੪੧

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਬਿਲਾਵਲੁ ਸਤ ਵਾਰ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੪੧

ਆਦਿਤ ਵਾਰਿ ਆਦਿ ਪੁਰਖੁ ਹੈ ਸੋਈ ॥

Aadhith Vaar Aadh Purakh Hai Soee ||

Sunday: He, the Lord, is the Primal Being.

ਬਿਲਾਵਲੁ ਸਤ ਵਾਰ (ਮਃ ੩) (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੨

Raag Bilaaval Guru Amar Das

ਆਪੇ ਵਰਤੈ ਅਵਰੁ ਨ ਕੋਈ ॥

Aapae Varathai Avar N Koe ||

He Himself is the Pervading Lord; there is no other at all.

ਬਿਲਾਵਲੁ ਸਤ ਵਾਰ (ਮਃ ੩) (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੨

Raag Bilaaval Guru Amar Das

ਓਤਿ ਪੋਤਿ ਜਗੁ ਰਹਿਆ ਪਰੋਈ ॥

Outh Poth Jag Rehiaa Paroe ||

Through and through, He is woven into the fabric of the world.

ਬਿਲਾਵਲੁ ਸਤ ਵਾਰ (ਮਃ ੩) (੧) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੨

Raag Bilaaval Guru Amar Das

ਆਪੇ ਕਰਤਾ ਕਰੈ ਸੁ ਹੋਈ ॥

Aapae Karathaa Karai S Hoe ||

Whatever the Creator Himself does, that alone happens.

ਬਿਲਾਵਲੁ ਸਤ ਵਾਰ (ਮਃ ੩) (੧) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੨

Raag Bilaaval Guru Amar Das

ਨਾਮਿ ਰਤੇ ਸਦਾ ਸੁਖੁ ਹੋਈ ॥

Naam Rathae Sadhaa Sukh Hoee ||

Imbued with the Naam, the Name of the Lord, one is forever in peace.

ਬਿਲਾਵਲੁ ਸਤ ਵਾਰ (ਮਃ ੩) (੧) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੩

Raag Bilaaval Guru Amar Das

ਗੁਰਮੁਖਿ ਵਿਰਲਾ ਬੂਝੈ ਕੋਈ ॥੧॥

Guramukh Viralaa Boojhai Koe ||1||

But how rare is the one, who, as Gurmukh, understands this. ||1||

ਬਿਲਾਵਲੁ ਸਤ ਵਾਰ (ਮਃ ੩) (੧) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੩

Raag Bilaaval Guru Amar Das

ਹਿਰਦੈ ਜਪਨੀ ਜਪਉ ਗੁਣਤਾਸਾ ॥

Hiradhai Japanee Japo Gunathaasaa ||

Within my heart, I chant the Chant of the Lord, the treasure of virtue.

ਬਿਲਾਵਲੁ ਸਤ ਵਾਰ (ਮਃ ੩) (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੩

Raag Bilaaval Guru Amar Das

ਹਰਿ ਅਗਮ ਅਗੋਚਰੁ ਅਪਰੰਪਰ ਸੁਆਮੀ ਜਨ ਪਗਿ ਲਗਿ ਧਿਆਵਉ ਹੋਇ ਦਾਸਨਿ ਦਾਸਾ ॥੧॥
ਰਹਾਉ ॥

Har Agam Agochar Aparanpar Suaamee Jan Pag Lag Dhhiaavo Hoe Dhaasan Dhaasaa ||1|| Rehaao ||

The Lord, my Lord and Master, is inaccessible, unfathomable and unlimited. Grasping the feet of the Lord's humble servants, I meditate on Him, and become the slave of His slaves. ||1||Pause||

ਬਿਲਾਵਲੁ ਸਤ ਵਾਰ (ਮਃ ੩) (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੪

Raag Bilaaval Guru Amar Das

ਸੋਮਵਾਰਿ ਸਚਿ ਰਹਿਆ ਸਮਾਇ ॥

Somavaar Sach Rehiaa Samaae ||

Monday: The True Lord is permeating and pervading.

ਬਿਲਾਵਲੁ ਸਤ ਵਾਰ (ਮਃ ੩) (੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੫

Raag Bilaaval Guru Amar Das

ਤਿਸ ਕੀ ਕੀਮਤਿ ਕਹੀ ਨ ਜਾਇ ॥

This Kee Keemath Kehee N Jaee ||

His value cannot be described.

ਬਿਲਾਵਲੁ ਸਤ ਵਾਰ (ਮਃ ੩) (੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੫

Raag Bilaaval Guru Amar Das

ਆਖਿ ਆਖਿ ਰਹੇ ਸਭਿ ਲਿਵ ਲਾਇ ॥

Aakh Aakh Rehae Sabh Liv Laae ||

Talking and speaking about Him, all keep themselves lovingly focused on Him.

ਬਿਲਾਵਲੁ ਸਤ ਵਾਰ (ਮਃ ੩) (੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੫

Raag Bilaaval Guru Amar Das

ਜਿਸੁ ਦੇਵੈ ਤਿਸੁ ਪਲੈ ਪਾਇ ॥

Jis Dhaevai This Palai Paae ||

Devotion falls into the laps of those whom He so blesses.

ਬਿਲਾਵਲੁ ਸਤ ਵਾਰ (ਮਃ ੩) (੧) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੬

Raag Bilaaval Guru Amar Das

ਅਗਮ ਅਗੋਚਰੁ ਲਖਿਆ ਨ ਜਾਇ ॥

Agam Agochar Lakhiaa N Jaae ||

He is inaccessible and unfathomable; He cannot be seen.

ਬਿਲਾਵਲੁ ਸਤ ਵਾਰ (ਮਃ ੩) (੧) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੬

Raag Bilaaval Guru Amar Das

ਗੁਰ ਕੈ ਸਬਦਿ ਹਰਿ ਰਹਿਆ ਸਮਾਇ ॥੨॥

Gur Kai Sabadh Har Rehiaa Samaae ||2||

Through the Word of the Guru's Shabad, the Lord is seen to be permeating and pervading everywhere.

||2||

ਬਿਲਾਵਲੁ ਸਤ ਵਾਰ (ਮਃ ੩) (੧) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੬

Raag Bilaaval Guru Amar Das

ਮੰਗਲਿ ਮਾਇਆ ਮੋਹੁ ਉਪਾਇਆ ॥

Mangal Maaeiaa Mohu Oupaaeiaa ||

Tuesday: The Lord created love and attachment to Maya.

ਬਿਲਾਵਲੁ ਸਤ ਵਾਰ (ਮਃ ੩) (੧) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੭

Raag Bilaaval Guru Amar Das

ਆਪੇ ਸਿਰਿ ਸਿਰਿ ਧੰਧੈ ਲਾਇਆ ॥

Aapae Sir Sir Dhhandhhai Laaeiaa ||

He Himself has enjoined each and every being to their tasks.

ਬਿਲਾਵਲੁ ਸਤ ਵਾਰ (ਮਃ ੩) (੧) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੭

Raag Bilaaval Guru Amar Das

ਆਪਿ ਬੁਝਾਏ ਸੋਈ ਬੂਝੈ ॥

Aap Bujhaaeae Soee Boojai ||

He alone understands, whom the Lord causes to understand.

ਬਿਲਾਵਲੁ ਸਤ ਵਾਰ (ਮਃ ੩) (੧) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੭

Raag Bilaaval Guru Amar Das

ਗੁਰ ਕੈ ਸਬਦਿ ਦਰੁ ਘਰੁ ਸੂਝੈ ॥

Gur Kai Sabadh Dhar Ghar Soojhai ||

Through the Word of the Guru's Shabad, one understands his heart and home.

ਬਿਲਾਵਲੁ ਸਤ ਵਾਰ (ਮਃ ੩) (੧) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੮

Raag Bilaaval Guru Amar Das

ਪ੍ਰੇਮ ਭਗਤਿ ਕਰੇ ਲਿਵ ਲਾਇ ॥

Praem Bhagath Karae Liv Laae ||

He worships the Lord in loving devotion.

ਬਿਲਾਵਲੁ ਸਤ ਵਾਰ (ਮਃ ੩) (੧) ੩:੫ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੮

Raag Bilaaval Guru Amar Das

ਹਉਮੈ ਮਮਤਾ ਸਬਦਿ ਜਲਾਇ ॥੩॥

Houmai Mamathaa Sabadh Jalaae ||3||

His egotism and self-conceit are burnt away by the Shabad. ||3||

ਬਿਲਾਵਲੁ ਸਤ ਵਾਰ (ਮਃ ੩) (੧) ੩:੬ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੮

Raag Bilaaval Guru Amar Das

ਬੁਧਵਾਰਿ ਆਪੇ ਬੁਧਿ ਸਾਰੁ ॥

Budhhavaar Aapae Budhh Saar ||

Wednesday: He Himself bestows sublime understanding.

ਬਿਲਾਵਲੁ ਸਤ ਵਾਰ (ਮਃ ੩) (੧) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੯

Raag Bilaaval Guru Amar Das

ਗੁਰਮੁਖਿ ਕਰਣੀ ਸਬਦੁ ਵੀਚਾਰੁ ॥

Guramukh Karanee Sabadh Veechaar ||

The Gurmukh does good deeds, and contemplates the Word of the Shabad.

ਬਿਲਾਵਲੁ ਸਤ ਵਾਰ (ਮਃ ੩) (੧) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੯

Raag Bilaaval Guru Amar Das

ਨਾਮਿ ਰਤੇ ਮਨੁ ਨਿਰਮਲੁ ਹੋਇ ॥

Naam Rathae Man Niramal Hoe ||

Imbued with the Naam, the Name of the Lord, the mind become pure and immaculate.

ਬਿਲਾਵਲੁ ਸਤ ਵਾਰ (ਮਃ ੩) (੧) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੯

Raag Bilaaval Guru Amar Das

ਹਰਿ ਗੁਣ ਗਾਵੈ ਹਉਮੈ ਮਲੁ ਖੋਇ ॥

Har Gun Gaavai Houmai Mal Khoe ||

He sings the Glorious Glorious Praises of the Lord, and washes off the filth of egotism.

ਬਿਲਾਵਲੁ ਸਤ ਵਾਰ (ਮਃ ੩) (੧) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੯

Raag Bilaaval Guru Amar Das

ਦਰਿ ਸਚੈ ਸਦ ਸੋਭਾ ਪਾਏ ॥

Dhar Sachai Sadh Sobhaa Paaeae ||

In the Court of the True Lord, he obtains lasting glory.

ਬਿਲਾਵਲੁ ਸਤ ਵਾਰ (ਮਃ ੩) (੧) ੪:੫ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੧੦

Raag Bilaaval Guru Amar Das

ਨਾਮਿ ਰਤੇ ਗੁਰ ਸਬਦਿ ਸੁਹਾਏ ॥੪॥

Naam Rathae Gur Sabadh Suhaaeae ||4||

Imbued with the Naam, he is embellished with the Word of the Guru's Shabad. ||4||

ਬਿਲਾਵਲੁ ਸਤ ਵਾਰ (ਮਃ ੩) (੧) ੪:੬ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੧੦

Raag Bilaaval Guru Amar Das

ਲਾਹਾ ਨਾਮੁ ਪਾਏ ਗੁਰ ਦੁਆਰਿ ॥

Laahaa Naam Paaeae Gur Dhuaar ||

The profit of the Naam is obtained through the Door of the Guru.

ਬਿਲਾਵਲੁ ਸਤ ਵਾਰ (ਮਃ ੩) (੧) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੧੦

Raag Bilaaval Guru Amar Das

ਆਪੇ ਦੇਵੈ ਦੇਵਣਹਾਰੁ ॥

Aapae Dhaevai Dhaevanehaar ||

The Great Giver Himself gives it.

ਬਿਲਾਵਲੁ ਸਤ ਵਾਰ (ਮਃ ੩) (੧) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੧੧

Raag Bilaaval Guru Amar Das

ਜੋ ਦੇਵੈ ਤਿਸ ਕਉ ਬਲਿ ਜਾਈਐ ॥

Jo Dhaevai This Ko Bal Jaaeeai ||

I am a sacrifice to the One who gives it.

ਬਿਲਾਵਲੁ ਸਤ ਵਾਰ (ਮਃ ੩) (੧) ੫:੩ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੧੧

Raag Bilaaval Guru Amar Das

ਗੁਰ ਪਰਸਾਦੀ ਆਪੁ ਗਵਾਈਐ ॥

Gur Parasaadhee Aap Gavaaeai ||

By Guru's Grace, self-conceit is eradicated.

ਬਿਲਾਵਲੁ ਸਤ ਵਾਰ (ਮਃ ੩) (੧) ੫:੪ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੧੧

Raag Bilaaval Guru Amar Das

ਨਾਨਕ ਨਾਮੁ ਰਖਹੁ ਉਰ ਧਾਰਿ ॥

Naanak Naam Rakhahu Our Dhhaar ||

O Nanak, enshrine the Naam within your heart.

ਬਿਲਾਵਲੁ ਸਤ ਵਾਰ (ਮਃ ੩) (੧) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੧੨

Raag Bilaaval Guru Amar Das

ਦੇਵਣਹਾਰੇ ਕਉ ਜੈਕਾਰੁ ॥੫॥

Dhaevanehaarae Ko Jaikaar ||5||

I celebrate the victory of the Lord, the Great Giver. ||5||

ਬਿਲਾਵਲੁ ਸਤ ਵਾਰ (ਮਃ ੩) (੧) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੧੨

Raag Bilaaval Guru Amar Das

ਵੀਰਵਾਰਿ ਵੀਰ ਭਰਮਿ ਭੁਲਾਏ ॥

Veeravaar Veer Bharam Bhulaaeae ||

Thursday: The fifty-two warriors were deluded by doubt.

ਬਿਲਾਵਲੁ ਸਤ ਵਾਰ (ਮਃ ੩) (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੧੨

Raag Bilaaval Guru Amar Das

ਪ੍ਰੇਤ ਭੂਤ ਸਭਿ ਦੂਜੈ ਲਾਏ ॥

Praeth Bhooth Sabh Dhoojai Laaeae ||

All the goblins and demons are attached to duality.

ਬਿਲਾਵਲੁ ਸਤ ਵਾਰ (ਮਃ ੩) (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੧੨

Raag Bilaaval Guru Amar Das

ਆਪਿ ਉਪਾਏ ਕਰਿ ਵੇਖੈ ਵੇਕਾ ॥

Aap Oupaaeae Kar Vaekhai Vaekaa ||

God Himself created them, and sees each one distinct.

ਬਿਲਾਵਲੁ ਸਤ ਵਾਰ (ਮਃ ੩) (੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੧੩

Raag Bilaaval Guru Amar Das

ਸਭਨਾ ਕਰਤੇ ਤੇਰੀ ਟੇਕਾ ॥

Sabhanaa Karathae Thaeree Ttaekaa ||

O Creator Lord, You are the Support of all.

ਬਿਲਾਵਲੁ ਸਤ ਵਾਰ (ਮਃ ੩) (੧) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੧੩

Raag Bilaaval Guru Amar Das

ਜੀਅ ਜੰਤ ਤੇਰੀ ਸਰਣਾਈ ॥

Jeea Janth Thaeree Saranaaeae ||

The beings and creatures are under Your protection.

ਬਿਲਾਵਲੁ ਸਤ ਵਾਰ (ਮਃ ੩) (੧) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੧ ਪੰ. ੧੩

Raag Bilaaval Guru Amar Das

ਸੋ ਮਿਲੈ ਜਿਸੁ ਲੈਹਿ ਮਿਲਾਈ ॥੬॥

So Milai Jis Laihi Milaaee ||6||

He alone meets You, whom You Yourself meet. ||6||

ਬਿਲਾਵਲੁ ਸਤ ਵਾਰ (ਮਃ ੩) (੧) ੬:੬ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੧੩

Raag Bilaaval Guru Amar Das

ਸੁਕ੍ਰਵਾਰਿ ਪ੍ਰਭੁ ਰਹਿਆ ਸਮਾਈ ॥

Sukravaar Prabh Rehiaa Samaaee ||

Friday: God is permeating and pervading everywhere.

ਬਿਲਾਵਲੁ ਸਤ ਵਾਰ (ਮਃ ੩) (੧) ੭:੧ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੧੪

Raag Bilaaval Guru Amar Das

ਆਪਿ ਉਪਾਇ ਸਭ ਕੀਮਤਿ ਪਾਈ ॥

Aap Oupaae Sabh Keemath Paaee ||

He Himself created all, and appraises the value of all.

ਬਿਲਾਵਲੁ ਸਤ ਵਾਰ (ਮਃ ੩) (੧) ੭:੨ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੧੪

Raag Bilaaval Guru Amar Das

ਗੁਰਮੁਖਿ ਹੋਵੈ ਸੁ ਕਰੈ ਬੀਚਾਰੁ ॥

Guramukh Hovai S Karai Beechaar ||

One who become Gurmukh, contemplates the Lord.

ਬਿਲਾਵਲੁ ਸਤ ਵਾਰ (ਮਃ ੩) (੧) ੭:੩ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੧੫

Raag Bilaaval Guru Amar Das

ਸਚੁ ਸੰਜਮੁ ਕਰਣੀ ਹੈ ਕਾਰ ॥

Sach Sanjam Karanee Hai Kaar ||

He practices truth and self-restraint.

ਬਿਲਾਵਲੁ ਸਤ ਵਾਰ (ਮਃ ੩) (੧) ੭:੪ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੧੫

Raag Bilaaval Guru Amar Das

ਵਰਤੁ ਨੇਮੁ ਨਿਤਾਪ੍ਰਤਿ ਪੂਜਾ ॥

Varath Naem Nithaaprath Poojaa ||

Without genuine understanding, all fasts,

ਬਿਲਾਵਲੁ ਸਤ ਵਾਰ (ਮਃ ੩) (੧) ੭:੫ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੧੫

Raag Bilaaval Guru Amar Das

ਬਿਨੁ ਬੂਝੇ ਸਭੁ ਭਾਉ ਹੈ ਦੂਜਾ ॥੭॥

Bin Boojhae Sabh Bhao Hai Dhoojaa ||7||

Religious rituals and daily worship services lead only to the love of duality. ||7||

ਬਿਲਾਵਲੁ ਸਤ ਵਾਰ (ਮਃ ੩) (੧) ੭:੬ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੧੫

Raag Bilaaval Guru Amar Das

ਛਨਿਛਰਵਾਰਿ ਸਉਣ ਸਾਸਤ ਬੀਚਾਰੁ ॥

Shhanishharavaar Soun Saasath Beechaar ॥

Saturday: Contemplating good omens and the Shaastras,

ਬਿਲਾਵਲੁ ਸਤ ਵਾਰ (ਮਃ ੩) (੧) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੧੬

Raag Bilaaval Guru Amar Das

ਹਉਮੈ ਮੇਰਾ ਭਰਮੈ ਸੰਸਾਰੁ ॥

Houmai Maeraa Bharamai Sansaar ॥

In egotism and self-conceit, the world wanders in delusion.

ਬਿਲਾਵਲੁ ਸਤ ਵਾਰ (ਮਃ ੩) (੧) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੧੬

Raag Bilaaval Guru Amar Das

ਮਨਮੁਖੁ ਅੰਧਾ ਦੂਜੈ ਭਾਇ ॥

Manamukh Andhhaa Dhoojai Bhaae ॥

The blind, self-willed manmukh in engrossed in the love of duality.

ਬਿਲਾਵਲੁ ਸਤ ਵਾਰ (ਮਃ ੩) (੧) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੧੬

Raag Bilaaval Guru Amar Das

ਜਮ ਦਰਿ ਬਾਧਾ ਚੋਟਾ ਖਾਇ ॥

Jam Dhar Baadhhaa Chottaa Khaae ॥

Bound and gagged at death's door, he is beaten and punished.

ਬਿਲਾਵਲੁ ਸਤ ਵਾਰ (ਮਃ ੩) (੧) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੧੭

Raag Bilaaval Guru Amar Das

ਗੁਰ ਪਰਸਾਦੀ ਸਦਾ ਸੁਖੁ ਪਾਏ ॥

Gur Parasaadhee Sadhaa Sukh Paaeae ॥

By Guru's Grace, one finds lasting peace.

ਬਿਲਾਵਲੁ ਸਤ ਵਾਰ (ਮਃ ੩) (੧) ੮:੫ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੧੭

Raag Bilaaval Guru Amar Das

ਸਚੁ ਕਰਣੀ ਸਾਚਿ ਲਿਵ ਲਾਏ ॥੮॥

Sach Karanee Saach Liv Laaeae ॥8॥

He practices Truth, and lovingly focuses on the Truth. ॥8॥

ਬਿਲਾਵਲੁ ਸਤ ਵਾਰ (ਮਃ ੩) (੧) ੮:੬ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੧੭

Raag Bilaaval Guru Amar Das

ਸਤਿਗੁਰੁ ਸੇਵਹਿ ਸੇ ਵਡਭਾਗੀ ॥

Sathigur Saevehi Sae Vaddabhaagee ॥

Those who serve the True Guru are very fortunate.

ਬਿਲਾਵਲੁ ਸਤ ਵਾਰ (ਮਃ ੩) (੧) ੯:੧ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੧੮

Raag Bilaaval Guru Amar Das

ਹਉਮੈ ਮਾਰਿ ਸਚਿ ਲਿਵ ਲਾਗੀ ॥

Houmai Maar Sach Liv Laagee ||

Conquering their ego, they embrace love for the True Lord.

ਬਿਲਾਵਲੁ ਸਤ ਵਾਰ (ਮਃ ੩) (੧) ੯:੨ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੧੮

Raag Bilaaval Guru Amar Das

ਤੇਰੈ ਰੰਗਿ ਰਾਤੇ ਸਹਜਿ ਸੁਭਾਇ ॥

Thaerai Rang Raathae Sehaj Subhaae ||

They are automatically imbued with Your Love, O Lord.

ਬਿਲਾਵਲੁ ਸਤ ਵਾਰ (ਮਃ ੩) (੧) ੯:੩ - ਗੁਰੂ ਗ੍ਰੰਥ ਸਾਹਿਬ: ਅੰਗ ੮੪੧ ਪੰ. ੧੮

Raag Bilaaval Guru Amar Das